

 Print Page

Sri Guru Granth Sahib

Displaying 545 of

ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥

Kar Sadhaa Majan Gobindh Sajan Dhukh Andhhaeraa Naasae ||

Take your cleansing ever in the Lord God, O friends, and the pain of darkness shall be dispelled.

ਬਿਹਾਗੜਾ (ਮਃ ੫) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧

Raag Bihaagrhaa Guru Arjan Dev

ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥

Janam Maran N Hoe This Ko Kattai Jam Kae Faasae ||

Birth and death shall not touch you, and the noose of Death shall be cut away.

ਬਿਹਾਗੜਾ (ਮਃ ੫) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੨

Raag Bihaagrhaa Guru Arjan Dev

ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥

Mil Saadhhasangae Naam Rangae Thehaa Pooran Aaso ||

So join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.

ਬਿਹਾਗੜਾ (ਮਃ ੫) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੨

Raag Bihaagrhaa Guru Arjan Dev

ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥

Binavanth Naanak Dhhaar Kirapaa Har Charan Kamal Nivaaso ||1||

Prays Nanak, shower Your Mercy upon me, O Lord, that I might dwell at Your Lotus Feet. ||1||

ਬਿਹਾਗੜਾ (ਮਃ ੫) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੨

Raag Bihaagrhaa Guru Arjan Dev

ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥

Theh Anadh Binodh Sadhaa Anehadh Jhunakaaro Raam ||

There is bliss and ecstasy there always, and the unstruck celestial melody resounds there.

ਬਿਹਾਗੜਾ (ਮਃ ੫) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੩

Raag Bihaagrhaa Guru Arjan Dev

ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥

Mil Gaavehi Santh Janaa Prabh Kaa Jaikaaro Raam ||

Meeting together, the Saints sing God's Praises, and celebrate His Victory.

ਬਿਹਾਗੜਾ (ਮਃ ੫) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੪

Raag Bihaagrhaa Guru Arjan Dev

ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥

Mil Santh Gaavehi Khasam Bhaavehi Har Praem Ras Rang Bhinneea ॥

Meeting together, the Saints sing the Praises of the Lord Master; they are pleasing to the Lord, and saturated with the sublime essence of His love and affection.

ਬਿਹਾਗੜਾ (ਮਃ ੫) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੪

Raag Bihaagrhaa Guru Arjan Dev

ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥

Har Laabh Paaeiaa Aap Mittaaeiaa Milae Chiree Vishhunniya ॥

They obtain the profit of the Lord, eliminate their self-conceit, and meet Him, from whom they were separated for so long.

ਬਿਹਾਗੜਾ (ਮਃ ੫) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੫

Raag Bihaagrhaa Guru Arjan Dev

ਗਹਿ ਭੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੇ ॥

Gehi Bhujaa Leenae Dhaeiaa Keenae Prabh Eaek Agam Apaaro ॥

Taking them by the arm, He makes them His own; God, the One, inaccessible and infinite, bestows His kindness.

ਬਿਹਾਗੜਾ (ਮਃ ੫) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੫

Raag Bihaagrhaa Guru Arjan Dev

ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੇ ॥੨॥

Binavanth Naanak Sadhaa Niramal Sach Sabadh Run Jhunakaaro ॥2॥

Prays Nanak, forever immaculate are those who sing the Praises of the True Word of the Shabad. ॥2॥

ਬਿਹਾਗੜਾ (ਮਃ ੫) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੬

Raag Bihaagrhaa Guru Arjan Dev

ਸੁਣਿ ਵਡਭਾਗੀਆ ਹਰਿ ਅੰਮ੍ਰਿਤੁ ਬਾਣੀ ਰਾਮ ॥

Sun Vaddabhaageeaa Har Anmrith Baanee Raam ॥

Listen, O most fortunate ones, to the Ambrosial Bani of the Word of the Lord.

ਬਿਹਾਗੜਾ (ਮਃ ੫) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੬

Raag Bihaagrhaa Guru Arjan Dev

ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥

Jin Ko Karam Likhee This Ridhai Samaanee Raam ॥

He alone, whose karma is so pre-ordained, has it enter into his heart.

ਬਿਹਾਗੜਾ (ਮਃ ੫) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੭

Raag Bihaagrhaa Guru Arjan Dev

ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥

Akathh Kehaanee Thinee Jaanee Jis Aap Prabh Kirapaa Karae ||

He alone knows the Unspoken Speech, unto whom God has shown His Mercy.

ਬਿਹਾਗੜਾ (ਮਃ ੫) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੭

Raag Bihaagrhaa Guru Arjan Dev

ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥

Amar Thheea Fir N Mooaa Kal Kalaesaa Dhukh Harae ||

He becomes immortal, and shall not die again; his troubles, disputes and pains are dispelled.

ਬਿਹਾਗੜਾ (ਮਃ ੫) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੮

Raag Bihaagrhaa Guru Arjan Dev

ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥

Har Saran Paaee Thaj N Jaaee Prabh Preeth Man Than Bhaanee ||

He finds the Sanctuary of the Lord; he does not forsake the Lord, and does not leave. God's Love is pleasing to his mind and body.

ਬਿਹਾਗੜਾ (ਮਃ ੫) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੯

Raag Bihaagrhaa Guru Arjan Dev

ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥

Binavanth Naanak Sadhaa Gaaeeai Pavithr Anmrith Baanee ||3||

Prays Nanak, sing forever the Sacred Ambrosial Bani of His Word. ||3||

ਬਿਹਾਗੜਾ (ਮਃ ੫) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੯

Raag Bihaagrhaa Guru Arjan Dev

ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥

Man Than Galath Bheae Kishh Kehan N Jaaee Raam ||

My mind and body are intoxicated - this state cannot be described.

ਬਿਹਾਗੜਾ (ਮਃ ੫) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੦

Raag Bihaagrhaa Guru Arjan Dev

ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥

Jis Thae Oupajarraa Thin Leeaa Samaaee Raam ||

We originated from Him, and into Him we shall merge once again.

ਬਿਹਾਗੜਾ (ਮਃ ੫) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੦

Raag Bihaagrhaa Guru Arjan Dev

ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥

Mil Braham Jothee Outh Pothee Oudhak Oudhak Samaaeiaa ||

I merge into God's Light, through and through, like water merging into water.

ਬਿਹਾਗੜਾ (ਮਃ ੫) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੧

Raag Bihaagrhaa Guru Arjan Dev

ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥

Jal Thhal Meheal Eaek Raviaa Neh Dhoojaa Dhriataaeiaa ||

The One Lord permeates the water, the land and the sky - I do not see any other.

ਬਿਹਾਗੜਾ (ਮਃ ੫) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੧

Raag Bihaagrhaa Guru Arjan Dev

ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥

Ban Thrin Thribhavan Poor Pooran Keemath Kehan N Jaee ||

He is totally permeating the woods, meadows and the three worlds. I cannot express His worth.

ਬਿਹਾਗੜਾ (ਮਃ ੫) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੨

Raag Bihaagrhaa Guru Arjan Dev

ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥

Binavanth Naanak Aap Jaanai Jin Eaeh Banath Banaee ||4||2||5||

Prays Nanak, He alone knows - He who created this creation. ||4||2||5||

ਬਿਹਾਗੜਾ (ਮਃ ੫) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੨

Raag Bihaagrhaa Guru Arjan Dev

ਬਿਹਾਗੜਾ ਮਹਲਾ ੫ ॥

Bihaagarraa Mehalaa 5 ||

Bihaagraa, Fifth Mehl:

ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੫

ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥

Khojath Santh Firehi Prabh Praan Adhhaarae Raam ||

The Saints go around, searching for God, the support of their breath of life.

ਬਿਹਾਗੜਾ (ਮਃ ੫) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੩

Raag Bihaagrhaa Guru Arjan Dev

ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥

Thaan Than Kheen Bhaeiaa Bin Milath Piaarae Raam ||

They lose the strength of their bodies, if they do not merge with their Beloved Lord.

ਬਿਹਾਗੜਾ (ਮਃ ੫) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੪

Raag Bihaagrhaa Guru Arjan Dev

ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥

Prabh Milahu Piaarae Maeiaa Dhhaarae Kar Dhaeiaa Larr Laae Leejeeai ||

O God, my Beloved, please, bestow Your kindness upon me, that I may merge with You; by Your Mercy, attach me to the hem of Your robe.

ਬਿਹਾਗੜਾ (ਮਃ ੫) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੪

Raag Bihaagrhaa Guru Arjan Dev

ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥

Dhaehi Naam Apanaa Japo Suaamee Har Dharas Paekhae Jeejeeai ||

Bless me with Your Name, that I may chant it, O Lord and Master; beholding the Blessed Vision of Your Darshan, I live.

ਬਿਹਾਗੜਾ (ਮਃ ੫) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੫

Raag Bihaagrhaa Guru Arjan Dev

ਸਮਰਥ ਪੂਰਨ ਸਦਾ ਨਿਹਚਲ ਉਚ ਅਗਮ ਅਪਾਰੇ ॥

Samarathh Pooran Sadhaa Nihachal Ooch Agam Apaarae ||

He is all-powerful, perfect, eternal and unchanging, exalted, unapproachable and infinite.

ਬਿਹਾਗੜਾ (ਮਃ ੫) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੬

Raag Bihaagrhaa Guru Arjan Dev

ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥

Binavanth Naanak Dhhaar Kirapaa Milahu Praan Piaarae ||1||

Prays Nanak, bestow Your Mercy upon me, O Beloved of my soul, that I may merge with You. ||1||

ਬਿਹਾਗੜਾ (ਮਃ ੫) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੬

Raag Bihaagrhaa Guru Arjan Dev

ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥

Jap Thap Barath Keenae Paekhan Ko Charanaa Raam ||

I have practiced chanting, intensive meditation and fasting, to see Your Feet, O Lord.

ਬਿਹਾਗੜਾ (ਮਃ ੫) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੭

Raag Bihaagrhaa Guru Arjan Dev

ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥

Thapath N Kathehi Bujhai Bin Suaamee Saranaa Raam ||

But still, my burning is not quenched, without the Sanctuary of the Lord Master.

ਬਿਹਾਗੜਾ (ਮਃ ੫) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੭

Raag Bihaagrhaa Guru Arjan Dev

ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥

Prabh Saran Thaeree Kaatt Baeree Sansaar Saagar Thaareeai ||

I seek Your Sanctuary, God - please, cut away my bonds and carry me across the world-ocean.

ਬਿਹਾਗੜਾ (ਮਃ ੫) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੮

Raag Bihaagrhaa Guru Arjan Dev

ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥

Anaathh Niragun Kashh N Jaanaa Maeraa Gun Aougan N Beechaareeai ||

I am masterless, worthless, and I know nothing; please do not count up my merits and demerits.

ਬਿਹਾਗੜਾ (ਮਃ ੫) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੮

Raag Bihaagrhaa Guru Arjan Dev

ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥

Dheen Dhaeiaal Gopaal Preetham Samarathh Kaaran Karanaa ||

O Lord, Merciful to the meek, Sustainer of the world, O Beloved, Almighty Cause of causes.

ਬਿਹਾਗੜਾ (ਮਃ ੫) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੯

Raag Bihaagrhaa Guru Arjan Dev

ਨਾਨਕ ਚਾਤ੍ਰਕ ਹਰਿ ਬੁੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥

Naanak Chaathrik Har Boondh Maagai Jap Jeevaa Har Har Charanaa ||2||

Nanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||

ਬਿਹਾਗੜਾ (ਮਃ ੫) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੫੪੫ ਪੰ. ੧੯

Raag Bihaagrhaa Guru Arjan Dev

ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥

Amia Sarovaro Peeo Har Har Naamaa Raam ||

Drink in the Ambrosial Nectar from the pool of the Lord; chant the Name of the Lord, Har, Har.

ਬਿਹਾਗੜਾ (ਮਃ ੫) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੪੬ ਪੰ. ੧

Raag Bihaagrhaa Guru Arjan Dev